



Hume Libraries

Yours to  
imagine, explore  
and discover

## ਜਨਤਕ PC ਵਰਤੋਂ ਇਕਰਾਰਨਾਮਾ (PUBLIC PC USAGE AGREEMENT SUMMARY - PUNJABI)

ਹਿਊਮ ਸਿਟੀ ਕੌਂਸਿਲ (Hume City Council) ਹੇਠ ਲਿਖੀਆਂ ਸ਼ਰਤਾਂ ਅਧੀਨ ਇੰਟਰਨੈੱਟ ਅਤੇ ਕੰਪਿਊਟਰ ਅਕਸੈਸ ਲਈ ਸੁਵਿਧਾਵਾਂ ਪ੍ਰਦਾਨ ਕਰਦੀ ਹੈ। ਇਸ ਦਾ ਸਾਰ ਹੇਠਾਂ ਦਿੱਤਾ ਗਿਆ ਹੈ:

- ਲਾਇਬ੍ਰੇਰੀ ਮੈਂਬਰਾਂ ਨੂੰ ਹਰ ਰੋਜ਼ 120 ਮਿੰਟਾਂ (2 ਘੰਟਿਆਂ) ਲਈ ਮੁਫਤ ਪੀਸੀ (ਕੰਪਿਊਟਰ) ਵਰਤਣ ਦੀ ਇਜਾਜ਼ਤ ਹੈ।
- ਤੁਹਾਨੂੰ ਆਪਣਾ ਲਾਇਬ੍ਰੇਰੀ ਮੈਂਬਰਸ਼ਿੱਪ ਕਾਰਡ ਵਰਤਣਾ ਚਾਹੀਦਾ ਹੈ।  
ਲਾਇਬ੍ਰੇਰੀ ਮੈਂਬਰਸ਼ਿੱਪਾਂ ਤਬਾਦਲਾਯੋਗ ਨਹੀਂ ਹੁੰਦੀਆਂ।
- ਸਮੱਗਰੀਆਂ ਨੂੰ ਅਕਸੈਸ ਕਰਨ, ਪੇਸਟ ਕਰਨ, ਅਗਾਂਹ ਭੇਜਣ (ਫਾਰਵਰਡ ਕਰਨ), ਮੁੜ ਬਣਾਉਣ (ਰੀ ਪ੍ਰੋਡਿਊਸ ਕਰਨ), ਸੇਵ ਕਰਨ ਅਤੇ/ਜਾਂ ਪ੍ਰਿੰਟ ਕਰਨ ਸਮੇਂ ਵਰਤੋਂਕਾਰ ਸਾਰੇ ਕਾਪੀਰਾਈਟ, ਸੈਂਸਰਸ਼ਿੱਪ ਅਤੇ ਹੋਰ ਸਬੰਧਿਤ ਕਨੂੰਨਾਂ ਅਤੇ ਅਧਿਨਿਯਮਾਂ ਦੀ ਪਾਲਣਾ ਕਰਨ ਲਈ ਜ਼ਿੰਮੇਵਾਰ ਹਨ।
- ਵਰਤੋਂਕਾਰ ਅਪਮਾਨਜਨਕ ਜਾਂ ਸ਼ਰਮਨਾਕ ਕਿਸਮ ਦੀ ਕਿਸੇ ਵੀ ਸਮੱਗਰੀ ਨੂੰ ਨਹੀਂ ਭੇਜਣਗੇ ਜਾਂ ਪ੍ਰਿੰਟ ਕਰਨਗੇ।
- ਕੌਂਸਿਲ ਕੰਪਿਊਟਰਾਂ ਜਾਂ Wi-Fi ਸੇਵਾਵਾਂ ਰਾਹੀਂ ਆਨਲਾਈਨ ਜੂਏ ਦੀ ਇਜਾਜ਼ਤ ਨਹੀਂ ਹੈ।
- ਜੇ ਤੁਹਾਨੂੰ ਤਕਨਾਲੋਜੀ ਦੀ ਵਰਤੋਂ ਲਈ ਮਦਦ ਦੀ ਲੋੜ ਹੈ, ਤਾਂ ਸਟਾਫ ਨਿਮਨਲਿਖਤ ਤੇ ਪਹੁੰਚ ਬਣਾਉਣ ਲਈ ਤੁਹਾਡੀ ਸਹਾਇਤਾ ਕਰਨਗੇ:
  - ਤੁਹਾਡੇ ਸੈਸ਼ਨ ਨੂੰ ਸ਼ੁਰੂ ਅਤੇ ਖਤਮ ਕਰਨ ਵਿੱਚ
  - ਤੁਹਾਡੀ ਪ੍ਰਿੰਟ ਅਤੇ ਕਾਪੀ ਕਰਨ ਲਈ ਸਹਾਇਤਾ
  - ਕਿਸੇ ਵੈੱਬਸਾਈਟ ਜਾਂ ਫਾਰਮ ਨੂੰ ਲੱਭਣ ਵਿੱਚ
  - ਈਮੇਲ ਖਾਤਾ ਬਣਾਉਣ ਵਿੱਚ
  - ਕਿਸੇ ਦਸਤਾਵੇਜ਼ ਜਾਂ ਈਮੇਲ ਨੂੰ ਸ਼ੁਰੂ ਕਰਨ ਵਿੱਚ
  - Wi-Fi ਤੇ ਲਾਗਆਨ ਕਰਨ ਵਿੱਚ
  - ਆਨਲਾਈਨ ਸੁਰੱਖਿਅਤ ਰਹਿਣ ਵਿੱਚ
  - ਸਹਾਇਤਾ ਦੇ ਹੋਰ ਸਰੋਤਾਂ ਤੇ ਪਹੁੰਚ ਬਣਾਉਣ ਵਿੱਚ
- ਲਾਇਬ੍ਰੇਰੀ ਸਟਾਫ ਨਿਮਨਲਿਖਤ ਲਈ ਸਹਾਇਤਾ ਨਹੀਂ ਕਰ ਸਕਦੇ:
  - ਤੁਹਾਡੇ ਲਈ ਦਸਤਾਵੇਜ਼ਾਂ ਜਾਂ ਈਮੇਲਾਂ ਨੂੰ ਪੜ੍ਹਨ ਜਾਂ ਅਨੁਵਾਦ ਕਰਨ ਵਿੱਚ ਜਾਂ ਉਨ੍ਹਾਂ ਵਿੱਚਲੀ ਸਮੱਗਰੀ ਤੇ ਸਹਾਇਤਾ ਪ੍ਰਦਾਨ ਕਰਨ ਵਿੱਚ
  - ਫਾਰਮਾਂ ਜਾਂ ਅਰਜ਼ੀਆਂ ਨੂੰ ਪੂਰਾ ਕਰਨ ਵਿੱਚ
  - ਦਸਤਾਵੇਜ਼ਾਂ ਜਾਂ ਈਮੇਲਾਂ ਨੂੰ ਟਾਈਪ ਕਰਨ ਵਿੱਚ
  - ਮੁਸ਼ਕਿਲ ਦੂਰ ਕਰਨ (ਟਰਬਲ-ਸ਼ੂਟਿੰਗ) ਜਾਂ ਡਿਵਾਇਸਾਂ ਨੂੰ ਕਨਫਿਗਰ ਕਰਨ ਵਿੱਚ
  - ਉਸ ਸਮੱਗਰੀ ਜਾਂ ਟ੍ਰਾਂਜੈਕਸ਼ਨਾਂ ਤੇ ਸਹਾਇਤਾ ਜਾਂ ਸਲਾਹ ਪ੍ਰਦਾਨ ਕਰਨ ਵਿੱਚ ਜੋ ਵਿੱਤੀ, ਕਨੂੰਨੀ, ਮੈਡੀਕਲ ਜਾਂ ਵਿਅਕਤੀਗਤ ਹੋ ਸਕਦੇ ਹਨ।

- ਆਡੀਓ ਜਾਂ ਵੀਡੀਓ ਦੀ ਵਰਤੋਂ ਕਰਨ ਸਮੇਂ, ਆਵਾਜ਼ ਬੰਦ (ਮਿਊਟ) ਹੋਣੀ ਚਾਹੀਦੀ ਹੈ ਜਾਂ ਵਿਅਕਤੀਗਤ ਤੌਰ ਤੇ ਸੁਣਨ ਲਈ ਹੈੱਡਫੋਨ ਦੀ ਵਰਤੋਂ ਕਰਨੀ ਜ਼ਰੂਰੀ ਹੈ।
- ਲਾਇਬ੍ਰੇਰੀ ਕੰਪਿਊਟਰ ਤੁਹਾਡੇ ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਕਿਸੇ ਵੀ ਜਾਣਕਾਰੀ ਨੂੰ ਸੁਰੱਖਿਅਤ ਨਹੀਂ ਰੱਖਦੇ। ਜੇ ਤੁਸੀਂ ਆਪਣੇ ਕੰਮ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਕਿਸੇ USB ਡਿਵਾਇਸ ਵਿੱਚ ਸੇਵ ਕਰੋ।
- ਸਾਥੀ ਲਾਇਬ੍ਰੇਰੀ ਉਪਯੋਗਕਰਤਾਵਾਂ ਅਤੇ ਸਟਾਫ ਨਾਲ ਹਮੇਸ਼ਾਂ ਨਿਮਰਤਾ ਦੀ ਉਮੀਦ ਕੀਤੀ ਜਾਂਦੀ ਹੈ।
- ਇਹਨਾਂ ਸ਼ਰਤਾਂ ਦਾ ਪਾਲਣ ਨਾ ਕਰਨ ਦੇ ਨਤੀਜੇ ਵਜੋਂ ਮੈਂਬਰ ਦੀ ਸੇਵਾ ਵਾਪਸ ਲਈ ਜਾ ਸਕਦੀ ਹੈ।

ਜਨਤਕ ਇੰਟਰਨੈੱਟ, ਕੰਪਿਊਟਰਾਂ ਅਤੇ Wi-Fi ਨੂੰ ਵਰਤਣ ਦੀਆਂ ਪੂਰੀਆਂ ਸ਼ਰਤਾਂ ਨੂੰ ਹਿਊਮ ਲਾਇਬਰੇਰੀਆਂ ਦੀ ਵੈੱਬਸਾਈਟ ਰਾਹੀਂ ਜਾਂ ਕਿਸੇ ਵੀ ਹਿਊਮ ਲਾਇਬ੍ਰੇਰੀ ਦੀ ਸਾਖਾ ਅੰਦਰ ਅਕਸੈਸ ਕੀਤਾ ਜਾ ਸਕਦਾ ਹੈ।